

ਜਾਇਦਾਦ ਟੈਕਸ ਰਿਟਰਨ, ਪੰਜਾਬ - ਸਵੈ ਅਸੈਸਮੈਂਟ ਫਾਰਮ

PROPERTY TAX RETURN, PUNJAB – SELF ASSESSMENT FORM

(ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 68(1) ਅਤੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 112 - ਏ (1) ਅਧੀਨ)

ਵਿੱਤੀ ਸਾਲ	
-----------	--

ਜਾਇਦਾਦ ਦਾ ਯੂਨਿਟ ਨੰਬਰ	
----------------------	--

ਜਾਇਦਾਦ ਦਾ ਹ. ਟੈਕਸ ਖਾਤਾ ਨੰ. (ਜੇਕਰ ਹੋਵੇ)	
---	--

(ਕੇਵਲ ਦਫਤਰੀ ਵਰਤੋਂ ਲਈ)

	ਭਾਗ ਓ - ਸਾਰਿਆਂ ਲਈ ਭਰਨਾ ਲਾਜ਼ਮੀ	
1	ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦਾ ਨਾਂ	ਨਗਰ ਨਿਗਮ, ਲੁਧਿਆਣਾ ।
2	ਵਾਰਡ ਨੰਬਰ ਅਤੇ ਬਲਾਕ ਨੰ:	ਵਾਰਡ ਨੰ: ----- ਬਲਾਕ ਨੰ: -----
3	ਜਾਇਦਾਦ ਪਹਿਚਾਣ/ਮਕਾਨ ਨੰਬਰ, ਪੁਰਾਣਾ ਨੰਬਰ, ਜੇਕਰ ਕੋਈ ਹੋਵੇ	
4	ਕਾਲੋਨੀ/ਮੁਹੱਲਾ ਦਾ ਨਾਂ	
5	ਜਾਇਦਾਦ ਦੀ ਕਿਸਮ (ਰਿਹਾਇਸ਼ੀ ਜਾਂ ਗੈਰ-ਰਿਹਾਇਸ਼ੀ)	
6	ਜਾਇਦਾਦ ਦਾ ਸਟੇਟਸ (ੳ) ਸਵੈ - ਕਾਬਜ਼ (Self occupied) (ਅ) ਸਵੈ-ਕਾਬਜ਼ ਤੋਂ ਇਲਾਵਾ (other than self occupied) (ਜੇਕਰ ਦੋਨੋਂ ਹਨ, ਤਦ ਦੋਨੋਂ ਦਰਸਾਓ)	
7	* ਮਾਲਕ ਦਾ ਵੇਰਵਾ (ੳ) ਨਾਮ (ਅ) ਪਿਤਾ ਦਾ ਨਾਮ (ੲ) ਲਿੰਗ (ਸ) ਜਨਮ ਮਿਤੀ/ਉਮਰ (ਹ) ਸ਼ਨਾਖਤੀ ਸਬੂਤ ਜੋ ਨੱਥੀ ਕੀਤਾ ਜਾਣਾ (ਵੋਟਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ, ਬਿਜਲੀ ਦਾ ਬਿਲ ਆਦਿ ਵਿਚੋਂ ਇੱਕ) * ਇਹ ਵੇਰਵਾ ਮਲਕੀਅਤੀ ਹੱਕ ਨਹੀਂ ਦਿੰਦਾ ਹੈ	
8	ਜਾਇਦਾਦ ਦੇ ਪਲਾਟ ਦਾ ਖੇਤਰਫਲ (ਜੇਕਰ ਬਹੁ ਵਰਤੋਂ ਲਈ ਮੰਜਿਲਾ ਵਰਤੀਆਂ ਜਾ ਰਹੀਆਂ ਹਨ ਤਾਂ ਅਨੁਲਾਗ 8-ੳ ਭਰੀਆਂ ਜਾਵੇ)	----- ਵਰਗ ਗਜ਼

9	<p>ਬਿਲਡਿੰਗ ਦਾ ਕੁੱਲ ਉਸਰਿਆ ਖੇਤਰਫਲ (ਕੇਵਲ ਵਰਗ ਫੁੱਟਾਂ ਵਿੱਚ)</p> <p>(ਜੇਕਰ ਵੱਧ ਮੰਜ਼ਿਲਾ ਹੋਣ ਤਾਂ ਵੱਖਰੀ ਸ਼ੀਟ ਵਰਤੋ)</p>	<table border="1"> <thead> <tr> <th data-bbox="786 236 932 370">ਮੰਜ਼ਲ</th> <th data-bbox="932 236 1040 370">ਖੇਤਰਫਲ (ਵਰਗ ਫੁੱਟ ਵਿੱਚ)</th> <th data-bbox="1040 236 1219 370">ਕਿਸਮ (ਰਿਹਾਇਸ਼ੀ ਜਾਂ ਗੈਰ-ਰਿਹਾਇਸ਼ੀ)</th> <th data-bbox="1219 236 1425 370">ਸਟੇਟਸ (ਸਵੈ/ ਕਾਬਜ਼ ਜਾਂ ਸਵੈ- ਕਾਬਜ਼ ਤੋਂ ਇਲਾਵਾ)</th> </tr> </thead> <tbody> <tr> <td data-bbox="786 370 932 446">ਲੋਅਰ ਗਰਾਂਊਂਡ</td> <td data-bbox="932 370 1040 446"></td> <td data-bbox="1040 370 1219 446"></td> <td data-bbox="1219 370 1425 446"></td> </tr> <tr> <td data-bbox="786 446 932 521">ਪਹਿਲੀ ਬੇਸਮੈਂਟ</td> <td data-bbox="932 446 1040 521"></td> <td data-bbox="1040 446 1219 521"></td> <td data-bbox="1219 446 1425 521"></td> </tr> <tr> <td data-bbox="786 521 932 596">ਦੂਸਰੀ ਬੇਸਮੈਂਟ</td> <td data-bbox="932 521 1040 596"></td> <td data-bbox="1040 521 1219 596"></td> <td data-bbox="1219 521 1425 596"></td> </tr> <tr> <td data-bbox="786 596 932 755">ਅਪਰ ਗਰਾਂਊਂਡ/ ਗਰਾਂਊਂਡ ਮੰਜ਼ਲ</td> <td data-bbox="932 596 1040 755"></td> <td data-bbox="1040 596 1219 755"></td> <td data-bbox="1219 596 1425 755"></td> </tr> <tr> <td data-bbox="786 755 932 830">ਪਹਿਲੀ ਮੰਜ਼ਲ</td> <td data-bbox="932 755 1040 830"></td> <td data-bbox="1040 755 1219 830"></td> <td data-bbox="1219 755 1425 830"></td> </tr> <tr> <td data-bbox="786 830 932 905">ਦੂਸਰੀ ਮੰਜ਼ਲ</td> <td data-bbox="932 830 1040 905"></td> <td data-bbox="1040 830 1219 905"></td> <td data-bbox="1219 830 1425 905"></td> </tr> <tr> <td data-bbox="786 905 932 981">ਤੀਸਰੀ ਮੰਜ਼ਲ</td> <td data-bbox="932 905 1040 981"></td> <td data-bbox="1040 905 1219 981"></td> <td data-bbox="1219 905 1425 981"></td> </tr> <tr> <td data-bbox="786 981 932 1056">ਚੌਥੀ ਮੰਜ਼ਲ</td> <td data-bbox="932 981 1040 1056"></td> <td data-bbox="1040 981 1219 1056"></td> <td data-bbox="1219 981 1425 1056"></td> </tr> <tr> <td data-bbox="786 1056 932 1131">ਪੰਜਵੀ ਮੰਜ਼ਲ</td> <td data-bbox="932 1056 1040 1131"></td> <td data-bbox="1040 1056 1219 1131"></td> <td data-bbox="1219 1056 1425 1131"></td> </tr> <tr> <td data-bbox="786 1131 932 1212">ਕੁੱਲ ਉਸਰਿਆ ਖੇਤਰਫਲ</td> <td data-bbox="932 1131 1040 1212"></td> <td data-bbox="1040 1131 1219 1212"></td> <td data-bbox="1219 1131 1425 1212"></td> </tr> </tbody> </table>				ਮੰਜ਼ਲ	ਖੇਤਰਫਲ (ਵਰਗ ਫੁੱਟ ਵਿੱਚ)	ਕਿਸਮ (ਰਿਹਾਇਸ਼ੀ ਜਾਂ ਗੈਰ-ਰਿਹਾਇਸ਼ੀ)	ਸਟੇਟਸ (ਸਵੈ/ ਕਾਬਜ਼ ਜਾਂ ਸਵੈ- ਕਾਬਜ਼ ਤੋਂ ਇਲਾਵਾ)	ਲੋਅਰ ਗਰਾਂਊਂਡ				ਪਹਿਲੀ ਬੇਸਮੈਂਟ				ਦੂਸਰੀ ਬੇਸਮੈਂਟ				ਅਪਰ ਗਰਾਂਊਂਡ/ ਗਰਾਂਊਂਡ ਮੰਜ਼ਲ				ਪਹਿਲੀ ਮੰਜ਼ਲ				ਦੂਸਰੀ ਮੰਜ਼ਲ				ਤੀਸਰੀ ਮੰਜ਼ਲ				ਚੌਥੀ ਮੰਜ਼ਲ				ਪੰਜਵੀ ਮੰਜ਼ਲ				ਕੁੱਲ ਉਸਰਿਆ ਖੇਤਰਫਲ			
ਮੰਜ਼ਲ	ਖੇਤਰਫਲ (ਵਰਗ ਫੁੱਟ ਵਿੱਚ)	ਕਿਸਮ (ਰਿਹਾਇਸ਼ੀ ਜਾਂ ਗੈਰ-ਰਿਹਾਇਸ਼ੀ)	ਸਟੇਟਸ (ਸਵੈ/ ਕਾਬਜ਼ ਜਾਂ ਸਵੈ- ਕਾਬਜ਼ ਤੋਂ ਇਲਾਵਾ)																																														
ਲੋਅਰ ਗਰਾਂਊਂਡ																																																	
ਪਹਿਲੀ ਬੇਸਮੈਂਟ																																																	
ਦੂਸਰੀ ਬੇਸਮੈਂਟ																																																	
ਅਪਰ ਗਰਾਂਊਂਡ/ ਗਰਾਂਊਂਡ ਮੰਜ਼ਲ																																																	
ਪਹਿਲੀ ਮੰਜ਼ਲ																																																	
ਦੂਸਰੀ ਮੰਜ਼ਲ																																																	
ਤੀਸਰੀ ਮੰਜ਼ਲ																																																	
ਚੌਥੀ ਮੰਜ਼ਲ																																																	
ਪੰਜਵੀ ਮੰਜ਼ਲ																																																	
ਕੁੱਲ ਉਸਰਿਆ ਖੇਤਰਫਲ																																																	
<p>ਭਾਗ ਅ - ਕੇਵਲ ਛੋਟ ਵਾਲੀਆਂ ਕੈਟਾਗਰੀਆਂ ਲਈ, ਜਿਨ੍ਹਾਂ ਦਾ ਵਰਨਣ ਹੇਠਾਂ ਲੜੀ ਨੰ: 10 ਵਿੱਚ ਕੀਤਾ ਗਿਆ ਹੈ</p>																																																	
10	<p>ਹੇਠ ਦਰਸਾਈ ਸੂਚੀ ਵਿੱਚੋਂ ਛੋਟ ਵਾਲੀ ਕੈਟਾਗਰੀ, ਜੇਕਰ ਕੋਈ ਹੋਵੇ, ਅਤੇ ਉਸ ਦਾ ਸਬੂਤ- (ੳ)</p> <ul style="list-style-type: none"> ਧਾਰਮਕ ਮੰਤਵਾਂ, ਧਾਰਮਕ ਕਿਰਿਆਵਾਂ, ਧਾਰਮਕ ਸਮਾਗਮਾਂ ਲਈ; ਸ਼ਮਸ਼ਾਨ ਘਾਟ, ਕਬਰਾਂ ਵਾਲੀ ਥਾਂ (burial ground); ਗਊਸ਼ਾਲਾਵਾਂ, ਅਵਾਰਾ/ਬੇਸਹਾਰਾ ਪਸ਼ੂਆਂ/ ਜਾਨਵਰਾਂ ਦੀ ਦੇਖਭਾਲ ਦੇ ਕੇਂਦਰ; ਇਤਿਹਾਸਕ ਤੇ ਹੈਰੀਟੇਜ ਬਿਲਡਿੰਗਾਂ (ਰਾਜ ਸਰਕਾਰ/ਕੇਂਦਰ ਸਰਕਾਰ ਜਾਂ ਯੂਨੈਸਕੋ ਵਲੋਂ ਘੋਸ਼ਤ); ਚੈਰੀਟੇਬਲ ਤੇ ਖਰੈਤੀ (philanthropic) ਸੰਸਥਾਵਾਂ, ਜਿਨ੍ਹਾਂ ਨੂੰ ਇਨਕਮ ਟੈਕਸ ਐਕਟ 1961 ਅਧੀਨ ਛੋਟ ਪ੍ਰਾਪਤ ਹੈ; ਨਗਰਨਿਗਮਾਂ/ਮਿਊਨਿਸਪੈਲਿਟੀਆਂ ਦੀਆਂ ਅਤੇ ਉਨ੍ਹਾਂ ਦੁਆਰਾ ਵਰਤੀਆਂ ਜਾਂਦੀਆਂ ਬਿਲਡਿੰਗਾਂ ਤੇ ਜ਼ਮੀਨਾਂ (ਕਿਰਾਏ/ਲੀਜ਼ ਤੇ ਦਿੱਤੀਆਂ ਜਾਇਦਾਦਾਂ ਤੋਂ ਇਲਾਵਾ); ਅਜਿਹੇ ਸਕੂਲਾਂ/ ਕਾਲਜਾਂ ਦੀਆਂ ਜ਼ਮੀਨਾਂ ਤੇ ਬਿਲਡਿੰਗਾਂ ਜੋ ਸਰਕਾਰੀ ਹਨ ਜਾਂ ਸਰਕਾਰ ਤੋਂ ਸਹਾਇਤਾ ਪ੍ਰਾਪਤ (aided) ਹਨ; ਸਰਕਾਰੀ ਹਸਪਤਾਲਾਂ /ਡਿਸਪੈਂਸਰੀਆਂ ਦੀਆਂ ਬਿਲਡਿੰਗਾਂ ਤੇ ਜ਼ਮੀਨਾਂ; ਬਹੁ-ਮੰਜ਼ਲੀ ਫਲੈਟਾਂ/ ਬਿਲਡਿੰਗਾਂ ਦੀ ਪਾਰਕਿੰਗ ਦੀ ਜਗ੍ਹਾ ; ਖੇਤੀਬਾੜੀ ਤੇ ਬਾਗਬਾਨੀ ਅਧੀਨ ਜ਼ਮੀਨਾਂ (ਛੋਟ ਵਿੱਚ ਰਿਹਾਇਸ਼ੀ ਘਰਾਂ/ਅਦਾਰਿਆਂ ਵਿੱਚ ਖੇਤੀਬਾੜੀ / 	<p>ਕੈਟਾਗਰੀ ਦਾ ਨਾਂ ---- ਜਾਂ ਲਾਗੂ ਨਹੀਂ</p> <p>ਨੱਥੀ ਕੀਤਾ ਜਾ ਰਿਹਾ ਸਬੂਤ-----</p>																																															

	<p>ਬਾਗਬਾਨੀ ਦਾ ਖੇਤਰ ਸ਼ਾਮਲ ਨਹੀਂ ਹੈ)</p> <p>(ਅ) ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਵਿਅਕਤੀ, ਜਿਨ੍ਹਾਂ ਕੋਲ ਇਸ ਬਾਰੇ ਸਮਰੱਥ ਅਧਿਕਾਰੀ ਵਲੋਂ ਜਾਰੀ ਕੀਤਾ ਯੋਗ ਸੁਨਾਖਤੀ ਕਾਰਡ ਹੋਵੇ</p> <p>(ੲ) ਸੁਤਰੰਤਰਤਾ ਸੰਗਰਾਮੀ, ਜਿਨ੍ਹਾਂ ਨੂੰ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਦੋਵਾਂ ਤੋਂ ਪੈਨਸ਼ਨ ਮਿਲ ਰਹੀ ਹੋਵੇ</p> <p>ਨੋਟ -ਜੇਕਰ ਕਿਸੇ ਧਾਰਮਕ ਸੰਸਥਾ ਨੂੰ ਕਿਰਾਏ/ਲੀਜ਼ ਆਦਿ ਦੀ ਆਮਦਨ ਹੈ ਅਤੇ ਉਸ ਸੰਸਥਾ ਨੂੰ ਇਨਕਮ ਟੈਕਸ ਅਧੀਨ ਛੋਟ ਪ੍ਰਾਪਤ ਨਹੀਂ ਹੈ, ਤਦ ਉਸ ਸੰਸਥਾ ਦੀਆਂ ਲੀਜ਼/ਕਿਰਾਏ ਅਧੀਨ ਜਾਇਦਾਦਾਂ ਤੇ ਜਾਇਦਾਦ ਟੈਕਸ ਲੱਗੇਗਾ।</p>		
	<p>ਭਾਗ ੲ - ਕੇਵਲ 100 ਵਰਗ ਗਜ਼ ਤੱਕ ਪਲਾਟ ਏਰੀਆ ਅਤੇ 900 ਵਰਗ ਫੁੱਟ ਤੱਕ ਬਿਲਟ-ਅਪ ਏਰੀਆ ਵਾਲੇ ਰਿਹਾਇਸ਼ੀ ਮਕਾਨਾਂ ਲਈ, ਜਿਨ੍ਹਾਂ ਦਾ ਵਰਨਣ ਕਾਲਮ ਨੰ:11 ਵਿੱਚ ਕੀਤਾ ਗਿਆ ਹੈ</p>		
11	<p>ਜੇਕਰ ਪਲਾਟ ਦਾ ਖੇਤਰਫਲ 50 ਵਰਗ ਗਜ਼ ਤੱਕ ਅਤੇ ਬਿਲਟ-ਅਪ ਏਰੀਆ 450 ਵਰਗ ਫੁੱਟ ਤੱਕ ਹੈ, ਤਦ ਕੁੱਲ ਦੇਣ ਯੋਗ ਸਾਲਾਨਾ ਟੈਕਸ -50 ਰੁਪਏ)</p> <p>ਜਾਂ</p> <p>ਜੇਕਰ ਪਲਾਟ ਦਾ ਖੇਤਰਫਲ 100 ਵਰਗ ਗਜ਼ ਤੱਕ ਅਤੇ ਬਿਲਟ-ਅਪ ਏਰੀਆ 900 ਵਰਗ ਫੁੱਟ ਤੱਕ ਹੈ, ਤਦ ਕੁੱਲ ਦੇਣ ਯੋਗ ਸਾਲਾਨਾ ਟੈਕਸ -150 ਰੁਪਏ)</p>	ਰੁਪਏ	ਜਾਂ ਲਾਗੂ ਨਹੀਂ
		ਰੁਪਏ	ਜਾਂ ਲਾਗੂ ਨਹੀਂ
	<p>ਭਾਗ ਸ - ਕੇਵਲ ਕਿਰਾਏ ਅਧੀਨ ਇਮਾਰਤਾਂ ਲਈ</p>		
12	<p>(ੳ) ਕੁੱਲ ਸਾਲਾਨਾ ਕਿਰਾਇਆ</p> <p>(ਅ) ਕਿਰਾਏਦਾਰ ਦਾ ਨਾਂ</p> <p>(ਸਬੂਤ ਨੱਥੀ ਕੀਤਾ ਜਾਵੇ)</p>	----- ਰੁਪਏ	ਜਾਂ ਲਾਗੂ ਨਹੀਂ
			ਨੱਥੀ ਕੀਤਾ ਜਾ ਰਿਹਾ ਸਬੂਤ-----
13	<p>ਅਦਾਇਗੀ-ਯੋਗ ਟੈਕਸ ਦੀ ਰਕਮ</p> <p>(ਜੇਕਰ ਰਿਹਾਇਸ਼ੀ ਜਾਇਦਾਦ ਹੈ - ਤਦ ਸਾਲਾਨਾ ਕੁੱਲ ਕਿਰਾਏ ਦਾ 7.5 ਪ੍ਰਤੀਸ਼ਤ; ਅਤੇ</p> <p>ਜੇਕਰ ਗੈਰ-ਰਿਹਾਇਸ਼ੀ ਜਾਇਦਾਦ ਹੈ - ਤਦ ਸਾਲਾਨਾ ਕੁੱਲ ਕਿਰਾਏ ਦਾ 10 ਪ੍ਰਤੀਸ਼ਤ)</p>	-----ਰੁਪਏ	ਜਾਂ ਲਾਗੂ ਨਹੀਂ

	<p>ਭਾਗ ਹ - ਉਨ੍ਹਾਂ ਸਾਰਿਆਂ ਲਈ ਜਿਹੜੇ ਭਾਗ ਅ, ੲ ਜਾਂ ਸ ਵਿੱਚ ਨਹੀਂ ਆਉਂਦੇ</p>		
14	<p>**ਮਾਰਕਿਟ ਵੈਲਯੂ</p> <p>(ਮਾਰਕਿਟ ਵੈਲਯੂ ਜੋ ਪੰਜਾਬ ਸਟੈਂਪ (ਡੀਲਿੰਗ ਔਫ ਅੰਡਰ-ਵੈਲਯੂਡ ਇਨਸਟਰੂਮੈਂਟਸ) ਨਿਯਮ, 1983 ਦੇ ਨਿਯਮ 3-ਏ ਅਧੀਨ ਕੁਲੈਕਟਰ ਵਲੋਂ ਨਿਰਧਾਰਤ ਕੀਤੀ ਗਈ ਹੋਵੇ ਅਤੇ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਦੇ ਜਨਵਰੀ ਮਹੀਨੇ ਦੀ ਇੱਕ ਤਾਰੀਖ ਨੂੰ ਲਾਗੂ ਸੀ - ਯਾਨੀ ਸਾਲ 2013-14 ਦੇ ਟੈਕਸ ਲਈ ਜੋ ਮਿਤੀ 1.1.2013 ਨੂੰ ਲਾਗੂ ਸੀ)</p> <p>**ਐਕਟ ਅਧੀਨ ਮਾਰਕਿਟ ਵੈਲਯੂ ਦਾ ਭਾਵ ਕੁਲੈਕਟਰ ਰੇਟ ਹੀ ਹੈ।</p>	----- ਰੁਪਏ	ਪ੍ਰਤੀ ਵਰਗ ਗਜ਼
15	<p>ਪਲਾਟ ਦੀ ਕੁੱਲ ਕੀਮਤ</p> <p>(ਲੜੀ ਨੰ: 8 ਵਿੱਚ ਦਰਸਾਇਆ ਖੇਤਰਫਲ × ਲੜੀ ਨੰ: 14 ਵਿੱਚ ਦਰਸਾਈ ਮਾਰਕਿਟ ਵੈਲਯੂ)</p> <p>(ਜੇਕਰ ਬਹੁ ਵਰਤੋ ਲਈ ਮੰਜਿਲਾ ਵਰਤੀਆਂ ਜਾ ਰਹੀਆਂ ਹਨ ਤਾਂ ਅਨੁਲਾਗ 15-ੳ ਭਰੀਆਂ ਜਾਵੇ)</p>	-----	ਰੁਪਏ

16	<p>ਬਿਲਡਿੰਗ ਦੀ ਉਸਾਰੀ ਦੀ ਕਿਸਮ (ਪੱਕੀ ਉਸਾਰੀ, ਅੱਧ-ਪੱਕੀ ਉਸਾਰੀ ਜਾਂ ਕੱਚੀ ਉਸਾਰੀ) ਅਤੇ ਬਿਲਡਿੰਗ ਦੀ ਉਸਾਰੀ ਦੇ ਖਰਚੇ ਦੀ ਦਰ</p> <p>(i) ਪੱਕੀ ਉਸਾਰੀ (ਸੀਮਿੰਟ ਦੀਆਂ ਕੰਧਾਂ ਅਤੇ ਭਾਰ ਸਹਿਣ ਕਰਨ ਵਾਲੀ ਛੱਤ ਲਈ) -500 ਰੁਪਏ ਪ੍ਰਤੀ ਵਰਗ ਫੁੱਟ (ii) ਅੱਧ-ਪੱਕੀ ਉਸਾਰੀ (ਸੀਮਿੰਟ ਵਿੱਚ ਇੱਟਾਂ ਵਾਲੀਆਂ ਕੰਧਾਂ ਜਾਂ ਸੀਮਿੰਟ-ਰਹਿਤ ਇੱਟਾਂ ਦੀਆਂ ਕੰਧਾਂ, ਪਰ ਭਾਰ ਨਾ ਸਹਿਣ ਕਰਨ ਵਾਲੀ ਛੱਤ ਲਈ) -300 ਰੁਪਏ ਪ੍ਰਤੀ ਵਰਗ ਫੁੱਟ (iii) ਕੱਚੀ ਉਸਾਰੀ (ਸੀਮਿੰਟ-ਰਹਿਤ ਕੰਧਾਂ ਜਾਂ ਇੱਟਾਂ-ਰਹਿਤ ਕੰਧਾਂ ਅਤੇ ਭਾਰ ਨਾ ਸਹਿਣ ਕਰਨ ਵਾਲੀ ਛੱਤ ਲਈ) -100 ਰੁਪਏ ਪ੍ਰਤੀ ਵਰਗ ਫੁੱਟ</p>	<p>ਕਿਸਮ - ਪੱਕੀ/ਅੱਧ-ਪੱਕੀ/ਕੱਚੀ ਲਾਗੂ ਦਰ ---ਰੁਪਏ ਪ੍ਰਤੀ ਵਰਗ ਫੁੱਟ</p>
17	<p>ਬਿਲਡਿੰਗ ਦੀ ਉਸਾਰੀ ਦਾ ਕੁੱਲ ਖਰਚਾ ਲੜੀ ਨੰ: 9 ਵਿੱਚ ਦਰਸਾਇਆ ਕੁੱਲ ਉਸਾਰਿਆ ਖੇਤਰਫਲ × ਲੜੀ ਨੰ: 16 ਵਿੱਚ ਦਰਸਾਈ ਉਸਾਰੀ ਦੇ ਖਰਚੇ ਦੀ ਦਰ</p>	----- ਰੁਪਏ
18	<p>ਬਿਲਡਿੰਗ ਦੀ ਉਸਾਰੀ ਤੇ ਘਸਾਈ ਦੀ ਰਕਮ (ਕਾਲਮ ਨੰ: 17 ਦਾ 10 ਪ੍ਰਤੀਸ਼ਤ) ਲੜੀ ਨੰ: 17 ਤੇ ਰਕਮ ਵਿੱਚੋਂ ਘਟਾਉਣ ਤੇ ਪ੍ਰਾਪਤ ਰਕਮ</p>	----- ਰੁਪਏ
19	<p>ਜਾਇਦਾਦ ਦੀ ਕੁੱਲ ਕੀਮਤ ਲੜੀ ਨੰ: 15 + ਲੜੀ ਨੰ: 18 ਜੇਕਰ ਬਹੁ-ਮੰਜਿਲ ਬਹੁਵਰਤੋਂ ਲਈ ਵਰਤੀ ਜਾ ਰਹੀ ਹੈ ਤਾਂ ਅਨੁਲਗ 19 (ੳ)</p>	----- ਰੁਪਏ
20	<p>ਸਾਲਾਨਾ ਵੈਲਯੂ ਜਾਂ ਰੇਟਏਬਲ ਵੈਲਯੂ ਲੜੀ ਨੰ: 19 ਦਾ 5 ਪ੍ਰਤੀਸ਼ਤ (ਜੇਕਰ ਬਹੁ-ਮੰਜਿਲ ਬਹੁਵਰਤੋਂ ਲਈ ਵਰਤੀ ਜਾ ਰਹੀ ਹੈ ਤਾਂ ਅਨੁਲਗ 19 (ੳ) ਦਾ ਕਾਲਮ ਨੰ: 5 ਦਾ ਕੁੱਲ ਜੋੜ ਭਰੀਆ ਜਾਵੇ</p>	----- ਰੁਪਏ
21	<p>ਜਾਇਦਾਦ ਟੈਕਸ ਲਾਉਣ ਦੇ ਮੰਤਵ ਲਈ ਜ਼ਮੀਨ ਦੀ ਕੈਟਾਗਰੀ (ਸਬੂਤ ਸਮੇਤ) ਅਤੇ ਟੈਕਸ ਦੀ ਲਾਗੂ ਦਰ</p> <p>(i) ***ਖਾਲੀ ਜ਼ਮੀਨ ਜਾਂ ਗੈਰ ਉਤਪਾਦਿਕ ਬਿਲਡਿੰਗਾਂ ਲਈ -0.20 ਪ੍ਰਤੀਸ਼ਤ (ii) ਸਵੈ-ਕਬਜ਼ਾ ਰਿਹਾਇਸ਼ੀ ਬਿਲਡਿੰਗ ਜੇਕਰ ਜ਼ਮੀਨ ਦਾ ਖੇਤਰਫਲ 500 ਵਰਗ ਗਜ਼ ਤੱਕ ਹੋਵੇ -0.50 ਪ੍ਰਤੀਸ਼ਤ (iii) ਸਵੈ-ਕਬਜ਼ਾ ਰਿਹਾਇਸ਼ੀ ਬਿਲਡਿੰਗ ਜੇਕਰ ਜ਼ਮੀਨ ਦਾ ਖੇਤਰਫਲ 500 ਗਜ਼ ਤੋਂ ਵੱਧ ਹੋਵੇ -1.00 ਪ੍ਰਤੀਸ਼ਤ (iv) ਸਵੈ-ਕਬਜ਼ਾ ਗੈਰ ਰਿਹਾਇਸ਼ੀ ਜਾਇਦਾਦ -3.00 ਪ੍ਰਤੀਸ਼ਤ ***ਸਕੂਲਾਂ/ਸੰਸਥਾਵਾਂ ਦੀ ਜ਼ਮੀਨ, ਜੋ ਕਿਸੇ ਵੀ ਵਰਤੋਂ ਅਧੀਨ ਹੈ, ਖਾਲੀ ਨਹੀਂ ਸਮਝੀ ਜਾਵੇਗੀ।</p>	<p>ਜ਼ਮੀਨ ਦੀ ਕੈਟਾਗਰੀ- (i)/(ii)/(iii)/(iv) ਸਬੂਤ ----- ਟੈਕਸ ਦੀ ਲਾਗੂ ਦਰ-----</p>
22	<p>ਅਦਾਇਗੀ-ਯੋਗ ਟੈਕਸ ਦੀ ਰਕਮ ਲੜੀ ਨੰ: 20 × ਲੜੀ ਨੰ: 21 ਵਿੱਚ ਦਰਸਾਈ ਟੈਕਸ ਦੀ ਦਰ [ਉਦਾਹਰਣ ਵਜੋਂ ਜੇਕਰ ਲੜੀ ਨੰ: 20 ਤੇ ਦੱਸੀ ਵੈਲਯੂ 1000 ਰੁਪਏ ਹੈ ਅਤੇ ਟੈਕਸ ਦੀ ਲਾਗੂ ਦਰ 0.20 ਪ੍ਰਤੀਸ਼ਤ ਹੈ, ਤਦ ਟੈਕਸ ਦੀ ਰਕਮ ਹੇਠ ਲਿਖੇ ਅਨੁਸਾਰ ਕੈਲਕੁਲੇਟ ਹੋਵੇਗੀ - (1000 × 20) / (100 × 100) = 2 ਰੁਪਏ</p>	----- ਰੁਪਏ
23	<p>ਫਾਇਰ ਸੈਸ ਜੋੜ ਕੇ ਬਣਦਾ ਪ੍ਰਾਪਰਟੀ ਟੈਕਸ (ਕਾਲਮ ਨੰ: 22 ਵਿੱਚ 10% ਜੋੜ ਕੇ) (ਕੇਵਲ ਗੈਰ ਰਿਹਾਇਸ਼ੀ ਇਮਾਰਤਾਂ ਲਈ, ਬਹੁਮੰਜਿਲ ਅਤੇ ਬਹੁਵਰਤੋਂ ਇਮਾਰਤਾਂ ਲਈ ਅਨੁਲਗ ਅਨੁਸਾਰ)</p>	ਹਾਂ / ਲਾਗੂ ਨਹੀਂ ਜੇਕਰ ਹਾਂ ਹੈ ਤਾਂ ਰਕਮ_____
24	<p>*ਜੇਕਰ ਵਿਸ਼ੇਸ਼ ਛੋਟ (ਟੈਕਸ ਦੀ ਰਕਮ 30 ਸਤੰਬਰ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਲਈ) ਹੈ, ਤਾਂ ਵਿਸ਼ੇਸ਼ 10 ਪ੍ਰਤੀਸ਼ਤ ਛੋਟ ਦੀ ਰਕਮ ਦੇਣ ਉਪਰਾਂਤ ਅਦਾਇਗੀ-ਯੋਗ ਟੈਕਸ ਦੀ ਰਕਮ (ਲੜੀ ਨੰ: 23 - 22 ਦਾ 10 ਪ੍ਰਤੀਸ਼ਤ) * ਵਿੱਤੀ ਸਾਲ 2013-14 ਲਈ ਇਹ ਛੋਟ 30 ਨਵੰਬਰ ਤੱਕ ਹੈ</p>	ਹਾਂ / ਲਾਗੂ ਨਹੀਂ ਜੇਕਰ ਹਾਂ ਹੈ ਤਾਂ ਰਕਮ_____
	ਭਾਗ ਕ - ਸਾਰਿਆਂ (ਭਾਵ ਭਾਗ ਅ, ਏ, ਸ, ਹ) ਲਈ ਲਾਜ਼ਮੀ	
25	<p>ਛੋਟ, ਜੇਕਰ ਕੋਈ ਹੋਵੇ, ਦਾ ਵੇਰਵਾ ਅਤੇ ਛੋਟ ਦੀ ਰਕਮ (ਸਬੂਤ ਵੀ ਨੱਥੀ ਕੀਤਾ ਜਾਵੇ) (ੳ) ਵਿਧਵਾ ਲਈ -ਛੋਟ 5000 ਰੁਪਏ ਪ੍ਰਤੀ ਵਿੱਤੀ ਸਾਲ</p>	ਕੈਟਾਗਰੀ -----

	(ਅ) ਹੈਂਡੀਕੈਪਡ ਵਿਅਕਤੀ, ਜਿਹੜੇ ਇਨਕਮ ਟੈਕਸ ਐਕਟ 1961 ਦੀ ਧਾਰਾ 80 ਯੂ ਅਧੀਨ ਟੈਕਸ ਦੀ ਛੋਟ ਦੇ ਅਧਿਕਾਰੀ ਹਨ -ਛੋਟ 5000 ਰੁਪਏ ਪ੍ਰਤੀ ਵਿੱਤੀ ਸਾਲ (ੲ) ਵਿਦਿਅਕ ਸੰਸਥਾ ਜੋ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੈ -ਛੋਟ 50 ਪ੍ਰਤੀਸ਼ਤ ਪ੍ਰਤੀ ਵਿੱਤੀ ਸਾਲ	ਸਬੂਤ----- ਛੋਟ ਦੀ ਬਣਦੀ ਰਕਮ -----
26	ਛੋਟ ਦੀ ਰਕਮ ਘਟਾ ਕੇ ਅਦਾਇਗੀ-ਯੋਗ ਟੈਕਸ ਦੀ ਰਕਮ (ਲੜੀ ਨੰ: 24 - ਲੜੀ ਨੰ: 25)	----- ਰੁਪਏ
27	ਜੁਰਮਾਨੇ ਦੀ ਰਕਮ, ਜੇਕਰ ਕੋਈ ਹੋਵੇ (ਜੇਕਰ ਅਦਾਇਗੀ 31 ਦਸੰਬਰ ਤੋਂ ਬਾਅਦ ਪਰ ਵਿੱਤੀ ਸਾਲ ਦੀ 31 ਮਾਰਚ ਤੱਕ ਕੀਤੀ ਜਾ ਰਹੀ ਹੈ, ਤਾਂ ਜੁਰਮਾਨੇ ਦੀ ਰਕਮ ਲੜੀ ਨੰ: 23 ਦੀ ਰਕਮ ਵਿੱਚੋਂ ਬਕਾਇਆ ਅਦਾਇਗੀ ਯੋਗ ਰਕਮ ਦਾ 25 ਪ੍ਰਤੀਸ਼ਤ ਹੋਵੇਗੀ ਅਤੇ ਜੇਕਰ ਅਦਾਇਗੀ ਵਿੱਤੀ ਸਾਲ ਦੀ 31 ਮਾਰਚ ਤੋਂ ਵੀ ਬਾਅਦ ਕੀਤੀ ਜਾ ਰਹੀ ਹੈ, ਤਾਂ ਜੁਰਮਾਨੇ ਦੀ ਰਕਮ ਲੜੀ ਨੰ: 23 ਦੀ ਰਕਮ ਵਿੱਚੋਂ ਬਕਾਇਆ ਅਦਾਇਗੀ ਯੋਗ ਰਕਮ ਦਾ 50 ਪ੍ਰਤੀਸ਼ਤ ਹੋਵੇਗੀ)	----- -ਰੁਪਏ ਜਾਂ ਲਾਗੂ ਨਹੀਂ
28	ਵਿਆਜ ਦੀ ਰਕਮ (ਜੇਕਰ ਅਦਾਇਗੀ ਵਿੱਤੀ ਸਾਲ ਦੀ 31 ਮਾਰਚ ਤੋਂ ਬਾਅਦ ਕੀਤੀ ਜਾ ਰਹੀ ਹੈ, ਤਦ ਲੜੀ ਨੰ: 23 ਦੀ ਰਕਮ ਵਿੱਚੋਂ ਬਕਾਇਆ ਅਦਾਇਗੀ ਯੋਗ ਰਕਮ ਤੇ 1 ਅਪਰੈਲ ਤੋਂ ਅਦਾਇਗੀ ਦੀ ਮਿਤੀ ਤੱਕ 18 ਪ੍ਰਤੀਸ਼ਤ ਸਾਲਾਨਾ ਸਾਧਾਰਣ ਵਿਆਜ ਦੇਣ ਯੋਗ ਹੋਵੇਗਾ, ਜੋ ਉਕਤ ਲੜੀ ਨੰ: 27 ਵਿੱਚ ਦਰਸਾਏ ਜੁਰਮਾਨੇ ਦੀ ਰਕਮ ਤੋਂ ਇਲਾਵਾ ਹੋਵੇਗਾ)	-----ਰੁਪਏ ਜਾਂ ਲਾਗੂ ਨਹੀਂ
29	ਅਸਲ ਅਦਾਇਗੀ ਕੀਤੀ ਜਾ ਰਹੀ ਰਕਮ ਨੋਟ (ੳ) *ਜੇਕਰ ਵਿੱਤੀ ਸਾਲ ਦੌਰਾਨ 30 ਦਸੰਬਰ ਤੱਕ ਕੀਤੀ ਜਾ ਰਹੀ ਹੈ -ਤਦ ਲੜੀ ਨੰ:24 (ਅ) ਜੇਕਰ ਵਿੱਤੀ ਸਾਲ ਦੌਰਾਨ 31 ਦਸੰਬਰ ਤੱਕ ਕੀਤੀ ਜਾ ਰਹੀ ਹੈ -ਤਦ ਲੜੀ ਨੰ: 23 (ੲ) ਜੇਕਰ ਵਿੱਤੀ ਸਾਲ ਦੌਰਾਨ 31 ਮਾਰਚ ਤੱਕ ਕੀਤੀ ਜਾ ਰਹੀ ਹੈ -ਤਦ ਲੜੀ ਨੰ: 23 + ਲੜੀ ਨੰ:27 (ਸ) ਜੇਕਰ ਵਿੱਤੀ ਸਾਲ ਦੀ 31 ਮਾਰਚ ਤੋਂ ਬਾਅਦ ਕੀਤੀ ਜਾ ਰਹੀ ਹੈ - ਤਦ ਲੜੀ ਨੰ:23 + ਲੜੀ ਨੰ:27 + ਲੜੀ ਨੰ: 28 * ਵਿੱਤੀ ਸਾਲ 2013-14 ਲਈ ਇਹ ਛੋਟ 30 ਨਵੰਬਰ ਤੱਕ ਹੈ	-----ਰੁਪਏ

ਮੈਂ ਇਹ ਤਸਦੀਕ ਕਰਦਾ/ਕਰਦੀ ਹਾਂ ਕਿ ਮੇਰੇ ਵਲੋਂ ਉਕਤ ਫਾਰਮ ਵਿੱਚ ਦਿੱਤੀ ਗਈ ਸੂਚਨਾ ਠੀਕ ਅਤੇ ਸੱਚੀ ਹੈ, ਅਤੇ ਮੈਂ ਇਸ ਲਈ ਜ਼ਿੰਮੇਵਾਰ ਹਾਂ। ਜੇਕਰ ਇਸ ਵਿੱਚ ਦਿੱਤੇ ਕੋਈ ਤੱਥ ਗਲਤ ਹੋਏ, ਤਾਂ ਮੈਂ ਸਮਰੱਥ ਅਧਿਕਾਰੀ ਵਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਪਾਬੰਦ ਹੋਵਾਂਗਾ/ਹੋਵਾਂਗੀ ਅਤੇ ਮੈਂ ਕਾਨੂੰਨੀ ਕਾਰਵਾਈ ਲਈ ਭਾਗੀ ਹੋਵਾਂਗਾ/ਹੋਵਾਂਗੀ।

ਸਥਾਨ
ਮਿਤੀ

ਕਰ ਦਾਤਾ (ਅਸੈਸੀ) ਦੇ ਹਸਤਾਖਰ

ਅਨੁਲਗ- 'ੳ'

(ਬਹੁ ਮੰਜਿਲਾ ਅਤੇ ਬਹੁ ਵਰਤੋ ਇਮਾਰਤਾਂ ਲਈ)

<p>8 (ੳ)</p> <p>ਜਾਇਦਾਦ ਦੇ ਪਲਾਟ ਦਾ ਖੇਤਰਫਲ</p> <p>ਜੇਕਰ ਇੱਕ ਜਾਇਦਾਦ ਵਿੱਚ ਬਹੁਮੰਜਿਲਾ ਹੋਣ ਅਤੇ ਬਹੁ ਵਰਤੋ ਲਈ ਵਰਤੀ ਜਾ ਰਹੀ ਹੈ ਜਾਂ ਇੱਕ ਵਰਤੋ ਲਈ ਬਹੁਮੰਜਿਲ ਵਰਤੀ ਜਾ ਰਹੀ ਹੈ</p>	ਮੰਜਲ	ਕਿਸਮ (ਰਿਹਾਇਸ਼ੀ ਖੇਤਰਫਲ (ਵਰਗ ਗਜ਼ ਵਿੱਚ)	ਕਿਸਮ (ਗੈਰ-ਰਿਹਾਇਸ਼ੀ (ਵਰਗ ਗਜ਼ ਵਿੱਚ)
	ਪਹਿਲੀ ਬੇਸਮੈਂਟ		
	ਦੂਸਰੀ ਬੇਸਮੈਂਟ		
	ਲੋਅਰ ਗਰਾਂਉਂਡ		
	ਅਪਰ ਗਰਾਂਉਂਡ		
	ਗਰਾਂਉਂਡ ਮੰਜਲ		
	ਪਹਿਲੀ ਮੰਜਲ		
	ਦੂਸਰੀ ਮੰਜਲ		
	ਤੀਸਰੀ ਮੰਜਲ		
	ਚੌਥੀ ਮੰਜਲ		
	ਪੰਜਵੀ ਮੰਜਲ		

15 (ੳ) ਕੇਵਲ ਬਹੁ-ਵਰਤੋ ਇਮਾਰਤਾਂ ਲਈ (Only for Multi-use Buildings)

ਪਲਾਟ ਦੀ ਫਲੋਰ ਵਾਈਜ਼ ਕੀਮਤ (8ੳ ਅਨੁਸਾਰ ਭਰੀ ਜਾਵੇ)

1	ਪਹਿਲੀ ਬੇਸਮੈਂਟ (ਕੁਲੈਕਟਰ ਰੇਟ ਦਾ 20% X ਕੁੱਲ ਪਲਾਟ ਏਰੀਆਂ)	
2	ਦੂਸਰੀ ਬੇਸਮੈਂਟ (ਕੁਲੈਕਟਰ ਰੇਟ ਦਾ 20% X ਕੁੱਲ ਪਲਾਟ ਏਰੀਆਂ)	
3	ਲੋਅਰ ਗਰਾਂਉਂਡ ਫਲੋਰ (ਕੁਲੈਕਟਰ ਰੇਟ ਦਾ 75% X ਕੁੱਲ ਪਲਾਟ ਏਰੀਆਂ)	
4	ਅਪਰ ਗਰਾਂਉਂਡ ਪਲੋਰ (ਕੁਲੈਕਟਰ ਰੇਟ ਦਾ 75% X ਕੁੱਲ ਪਲਾਟ ਏਰੀਆਂ)	
5	ਗਰਾਂਉਂਡ ਫਲੋਰ (ਕੁਲੈਕਟਰ ਰੇਟ ਦਾ 100% X ਕੁੱਲ ਪਲਾਟ ਏਰੀਆਂ)	
6	ਪਹਿਲੀ ਮੰਜਲ (ਕੁਲੈਕਟਰ ਰੇਟ ਦਾ 60% X ਕੁੱਲ ਪਲਾਟ ਏਰੀਆਂ)	
7	ਦੂਜੀ ਮੰਜਲ (ਕੁਲੈਕਟਰ ਰੇਟ ਦਾ 30% X ਕੁੱਲ ਪਲਾਟ ਏਰੀਆਂ)	
8	ਤੀਸਰੀ ਮੰਜਲ (ਕੁਲੈਕਟਰ ਰੇਟ ਦਾ 30% X ਕੁੱਲ ਪਲਾਟ ਏਰੀਆਂ)	
9	ਚੌਥੀ ਮੰਜਲ (ਕੁਲੈਕਟਰ ਰੇਟ ਦਾ 30% X ਕੁੱਲ ਪਲਾਟ ਏਰੀਆਂ)	
10	ਪੰਜਵੀ ਮੰਜਲ ਅਤੇ ਹੋਰ ਮੰਜਲਾਂ (ਕੁਲੈਕਟਰ ਰੇਟ ਦਾ 30% X ਕੁੱਲ ਪਲਾਟ ਏਰੀਆਂ)	
	ਪਲਾਟ ਦੀ ਕੁੱਲ ਕੀਮਤ =	

19 (ੳ) ਬਹੁ-ਵਰਤੋਂ ਇਮਾਰਤ ਲਈ ਜਾਇਦਾਦ ਦਾ ਫਲੋਰਵਾਈਜ਼ ਬਣਦਾ ਟੈਕਸ

(ਤਫਸੀਲ 8-ੳ ਅਤੇ 15-ੳ ਅਨੁਸਾਰ ਭਰੀ ਜਾਵੇ)

ਲੜੀ ਨੰ.	ਫਲੋਰ ਏਰੀਏ ਦੇ ਪਲਾਟ ਦੀ ਕੁੱਲ ਕੀਮਤ (ਪਲਾਟ ਦਾ ਰਕਬਾ x ਕੁਲੈਕਟਰ ਚੇਟ)	ਫਲੋਰ ਦੇ ਏਰੀਏ ਦੀ ਬਣਵਾਈ ਦੀ ਕੁੱਲ ਕੀਮਤ (ਕਵਰਡ ਏਰੀਆ x 500, 300 ਜਾਂ 100 ਵ: ਫੁੱਟ) - 10% ਘਸਾਈ)	ਫਲੋਰ ਦੀ ਕੁੱਲ ਕੀਮਤ (ਕਾਲਮ ਨੰ. 2 + 3)	ਫਲੋਰ ਦੀ ਏ.ਆਰ.ਵੀ (ਕਾਲਮ ਨੰ. 4 x 5%)	ਫਲੋਰ ਦਾ ਬਣਦਾ ਪ੍ਰਾਪਰਟੀ ਟੈਕਸ (ਜੇਕਰ ਰਿਹਾਇਸ਼ ਹੈ ਤਾਂ ਏ.ਆਰ.ਵੀ ਦਾ 0.5 ਜਾਂ 1% ਗੈਰ ਰਿਹਾਇਸ਼ੀ ਵਾਸਤੇ 3%)
(1)	(2)	(3)	(4)	(5)	(6)
1					
2					
3					
4					
5					
6					
7					
8					
ਜਾਇਦਾਦ ਦਾ ਕੁੱਲ ਪ੍ਰਾਪਰਟੀ ਟੈਕਸ =					